



Punjab Government Gazette

EXTRAORDINARY

Published by Authority

CHANDIGARH, MONDAY, JUNE 27, 2016 (ASADHA 6, 1938 SAKA)

DEPARTMENT OF LOCAL GOVERNMENT
(LOCAL GOVERNMENT 1 BRANCH)

NOTIFICATION

The 24th June, 2016

No. 14/1/2015-5LG1/757.- In exercise of the powers conferred by sub-section (2) of section 71 of the Punjab Municipal Corporation Act, 1976 (Punjab Act No. 42 of 1976) and all other powers enabling him in this behalf, the Governor of Punjab is pleased to make the following rules further to amend the Punjab Municipal Corporation Services (Recruitment and Conditions of Service) Rules, 1978, namely:-

RULES

1. (1) These rules may be called the Punjab Municipal Corporation Services (Recruitment and Conditions of Service) (Second Amendment) Rules, 2016.
- (2) They shall come into force on and with effect from the date of their publication in the Official Gazette.
2. In the Punjab Municipal Corporation Services (Recruitment and Conditions of Service) Rules, 1978, in Appendix 'B', in the Table, for serial No. 29 and entries relating thereto, the following serial No. and entries relating thereto shall be substituted, namely:-

Sr. No.	Name of Service	Qualifications for direct recruitment	Qualifications for promotion
"29	Punjab Service of Corporation Sub Fire Officers	(i) Graduate, preferably in Science subjects, from a recognized university or institution and should have passed Sub-Officer course from the National Fire Service College, Nagpur; and (ii) should have following physical standards:- (a) Minimum Height 5' -5"; (b) Chest 33.5" unexpanded with 1.5" expansion; (c) Eye sight 6/6 both eyes without glasses;	(a) <u>25% of the promotional posts:</u> From amongst the persons working as Leading Firemen in Municipal Corporations in the State of Punjab, who have,- (i) an experience of working on the posts of Leading Fireman and Fireman taken together for a minimum period of twelve years; and (ii) passed the Sub Officer Course from the National Fire Service College, Nagpur. (b) <u>75% of the promotional posts:</u> From amongst the persons working as Firemen in Municipal Corporations in the State of Punjab, who have,-

- (d) Running a distance of 100 yards, with a weight of 60 kilograms stones, in one minute;
- (e) Lifting the hook ladder to a vertical position from 3rd and 6th round; and
- (f) Climbing a rope or a vertical pipe to a height of 10 feet from the ground.
- (i) an experience of working as such for a minimum period of twelve years; and
- (ii) passed the Sub Officer Course from the National Fire Service College, Nagpur."

(ਸਥਾਨਕ ਸਰਕਾਰ-3 ਸ਼ਾਖਾ)

ਅਧਿਸੂਚਨਾ

ਮਿਤੀ 27 ਜੂਨ, 2016

ਨੰ:16/09/2016-5ਸਸ3/864.-ਜਿਵੇਂ ਕਿ ਨਗਰ ਕੌਂਸਲ, ਮਾਨਸਾ ਵੱਲੋਂ “ਦੀ ਪੰਜਾਬ ਪਰੋਹਿਬੀਸ਼ਨ ਆਫ ਕਾਓ ਸਲਾਟਰ ਐਕਟ 1955 (15 ਆਫ 1956)” ਦੀ ਧਾਰਾ 07 ਅਧੀਨ ਆਪਣੇ ਮਤਾ ਨੰ: 16 ਮਿਤੀ 29-05-2015 ਰਾਹੀਂ ਕਾਓ ਸੈਸ ਲਗਾਉਣਾ ਪ੍ਰਵਾਨ ਕੀਤਾ ਹੈ। ਇਸ ਦੇ ਸਬੰਧ ਵਿੱਚ 02 ਅਖਬਾਰਾਂ ਰਾਹੀਂ ਜਨਤਕ ਸੂਚਨਾ ਪ੍ਰਕਾਸ਼ਿਤ ਕਰਵਾ ਕੇ ਆਮ ਜਨਤਾ ਪਾਸੋਂ ਇਤਰਾਜ਼ ਅਤੇ ਸੁਝਾਓ ਮੰਗੇ ਗਏ ਸਨ ਪਰੰਤੂ ਕੋਈ ਇਤਰਾਜ਼ ਵਾ ਸੁਝਾਓ ਪ੍ਰਾਪਤ ਨਾ ਹੋਣ ਤੇ ਨਗਰ ਕੌਂਸਲ, ਮਾਨਸਾ ਵੱਲੋਂ ਆਪਣੇ ਮਤਾ ਨੰ: 53 ਮਿਤੀ 21-09-2015 ਰਾਹੀਂ ਕਾਓ ਸੈਸ ਲਗਾਉਣਾ ਪ੍ਰਵਾਨ ਕੀਤਾ ਗਿਆ ਹੈ।

2 ਇਸ ਲਈ ਹੁਣ “ਦੀ ਪੰਜਾਬ ਪਰੋਹਿਬੀਸ਼ਨ ਆਫ ਕਾਓ ਸਲਾਟਰ ਐਕਟ 1955 (15 ਆਫ 1956)” ਦੀ ਧਾਰਾ 07 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਘੋਸ਼ਣਾ ਕਰਦੇ ਹਨ ਕਿ ਨਗਰ ਕੌਂਸਲ, ਮਾਨਸਾ ਦੇ ਖੇਤਰ ਵਿਖੇ ਹੇਠ ਲਿਖੀਆਂ ਵਸਤਾਂ ਦੀ ਵਿਕਰੀ ਉਤੇ ਫੀਸ (ਕਾਓ ਸੈਸ) ਲਾਗੂ ਹੋਵੇਗਾ ਅਤੇ ਜਿਸ ਦੀਆਂ ਕੁਲੈਕਟਿੰਗ ਏਜੰਸੀਆਂ ਹੇਠਾਂ ਦਿਤੇ ਟੇਬਲ ਵਿਚ ਘੋਸ਼ਿਤ ਕੀਤੀਆਂ ਜਾਂਦੀਆਂ ਹਨ:-

ਲੜੀ ਨੰ:	ਆਈਟਮ ਦਾ ਨਾਮ	ਪ੍ਰਤੀ ਆਈਟਮ ਫੀਸ (ਕਾਓ ਸੈਸ)	ਕੁਲੈਕਟਿੰਗ ਏਜੰਸੀ ਦਾ ਨਾਮ
1	ਤੇਲ ਟੈਂਕਰ ਪ੍ਰਤੀ ਚੱਕਰ	100/- ਰੁਪਏ	ਨਗਰ ਕੌਂਸਲ, ਮਾਨਸਾ
2	ਸ਼ਰਾਬ ਅੰਗਰੇਜੀ ਪ੍ਰਤੀ ਬੋਤਲ	10/- ਰੁਪਏ	ਸਹਾਇਕ ਕਰ ਆਬਕਾਰੀ ਕਮਿਸ਼ਨਰ, ਮਾਨਸਾ
3	ਸ਼ਰਾਬ ਦੇਸੀ ਅਤੇ ਬੀਅਰ ਪ੍ਰਤੀ ਬੋਤਲ	05/- ਰੁਪਏ	ਸਹਾਇਕ ਕਰ ਆਬਕਾਰੀ ਕਮਿਸ਼ਨਰ, ਮਾਨਸਾ
4	ਸੀਮਿੰਟ ਪ੍ਰਤੀ ਬੈਗ	01/- ਰੁਪਏ	ਸਹਾਇਕ ਕਰ ਆਬਕਾਰੀ ਕਮਿਸ਼ਨਰ, ਮਾਨਸਾ
5	ਬਿਜਲੀ ਪ੍ਰਤੀ ਯੂਨਿਟ	02 ਪੈਸੇ	ਨਿਗਰਾਨ ਇੰਜਨੀਅਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਮਾਨਸਾ
6	ਮੈਰਿਜ ਪੈਲੇਸ ਏ.ਸੀ. ਪ੍ਰਤੀ ਫੰਕਸ਼ਨ	1000/- ਰੁਪਏ	ਨਗਰ ਕੌਂਸਲ, ਮਾਨਸਾ
7	ਮੈਰਿਜ ਪੈਲੇਸ ਨਾਨ ਏ.ਸੀ. ਪ੍ਰਤੀ ਫੰਕਸ਼ਨ	500/- ਰੁਪਏ	ਨਗਰ ਕੌਂਸਲ, ਮਾਨਸਾ
8	ਫੋਰ ਵੀਲਰ ਗੱਡੀ ਪ੍ਰਤੀ ਵਹੀਕਲ ਦੀ ਵਿਕਰੀ ਤੇ	1000/- ਰੁਪਏ	ਜ਼ਿਲ੍ਹਾ ਟਰਾਂਸਪੋਰਟ ਅਫਸਰ, ਮਾਨਸਾ
9	ਦੋ ਵੀਲਰ ਗੱਡੀ ਪ੍ਰਤੀ ਵਹੀਕਲ ਦੀ ਵਿਕਰੀ ਤੇ	200/- ਰੁਪਏ	ਜ਼ਿਲ੍ਹਾ ਟਰਾਂਸਪੋਰਟ ਅਫਸਰ, ਮਾਨਸਾ

ਨੰ:16/01/2016-5ਸਸ3/884.-ਜਿਵੇਂ ਕਿ ਨਗਰ ਕੌਂਸਲ, ਬਾਘਾਪੁਰਾਣਾ, ਜ਼ਿਲ੍ਹਾ ਮੋਗਾ ਵੱਲੋਂ “ਦੀ ਪੰਜਾਬ ਪਰੋਹਿਬੀਸ਼ਨ ਆਫ ਕਾਓ ਸਲਾਟਰ ਐਕਟ 1955 (15 ਆਫ 1956)” ਦੀ ਧਾਰਾ 07 ਅਧੀਨ ਆਪਣੇ ਮਤਾ ਨੰ:12 ਮਿਤੀ 03-07-2015 ਰਾਹੀਂ

ਕਾਓ ਸੈਸ ਲਗਾਉਣਾ ਪ੍ਰਵਾਨ ਕੀਤਾ ਹੈ। ਇਸ ਦੇ ਸਬੰਧ ਵਿੱਚ 2 ਅਖਬਾਰਾਂ ਰਾਹੀਂ ਜਨਤਕ ਸੂਚਨਾ ਪ੍ਰਕਾਸ਼ਿਤ ਕਰਵਾ ਕੇ ਆਮ ਜਨਤਾ ਪਾਸੋਂ ਇਤਰਾਜ਼ ਅਤੇ ਸੁਝਾਓ ਮੰਗੇ ਗਏ ਸਨ ਪਰੰਤੂ ਕੋਈ ਇਤਰਾਜ਼ ਵਾ ਸੁਝਾਓ ਪ੍ਰਾਪਤ ਨਾ ਹੋਣ ਤੇ ਨਗਰ ਕੌਂਸਲ, ਬਾਘਾਪੁਰਾਣਾ ਵੱਲੋਂ ਆਪਣੇ ਮਤਾ ਨੰ: 44 ਮਿਤੀ 19-9-2015 ਰਾਹੀਂ ਕਾਓ ਸੈਸ ਲਗਾਉਣਾ ਪ੍ਰਵਾਨ ਕੀਤਾ ਗਿਆ ਹੈ।

2 ਇਸ ਲਈ ਹੁਣ “ਦੀ ਪੰਜਾਬ ਪਰੋਹਿਬੀਸ਼ਨ ਆਫ ਕਾਓ ਸਲਾਟਰ ਐਕਟ 1955 (15 ਆਫ 1956)” ਦੀ ਧਾਰਾ 7 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਘੋਸ਼ਣਾ ਕਰਦੇ ਹਨ ਕਿ ਨਗਰ ਕੌਂਸਲ, ਬਾਘਾਪੁਰਾਣਾ, ਜ਼ਿਲ੍ਹਾ ਮੋਗਾ ਦੇ ਖੇਤਰ ਵਿਖੇ ਹੇਠ ਲਿਖੀਆਂ ਵਸਤਾਂ ਦੀ ਵਿਕਰੀ ਉਤੇ ਫੀਸ (ਕਾਓ ਸੈਸ) ਲਾਗੂ ਹੋਵੇਗਾ ਅਤੇ ਜਿਸ ਦੀਆਂ ਕੁਲੈਕਟਿੰਗ ਏਜੰਸੀਆਂ ਹੇਠਾਂ ਦਿਤੇ ਟੇਬਲ ਵਿਚ ਘੋਸ਼ਿਤ ਕੀਤੀਆਂ ਜਾਂਦੀਆਂ ਹਨ:-

ਲੜੀ ਨੰ:	ਆਈਟਮ ਦਾ ਨਾਮ	ਪ੍ਰਤੀ ਆਈਟਮ ਫੀਸ (ਕਾਓ ਸੈਸ)	ਕੁਲੈਕਟਿੰਗ ਏਜੰਸੀ ਦਾ ਨਾਮ
1	ਤੇਲ ਟੈਂਕਰ ਪ੍ਰਤੀ ਚੱਕਰ	100/- ਰੁਪਏ	ਨਗਰ ਕੌਂਸਲ, ਬਾਘਾਪੁਰਾਣਾ
2	ਸ਼ਰਾਬ ਅੰਗਰੇਜੀ ਪ੍ਰਤੀ ਬੋਤਲ	10/- ਰੁਪਏ	ਸਹਾਇਕ ਕਰ ਆਬਕਾਰੀ ਕਮਿਸ਼ਨਰ, ਮੋਗਾ
3	ਸ਼ਰਾਬ ਦੇਸੀ ਅਤੇ ਬੀਅਰ ਪ੍ਰਤੀ ਬੋਤਲ	05/- ਰੁਪਏ	ਸਹਾਇਕ ਕਰ ਆਬਕਾਰੀ ਕਮਿਸ਼ਨਰ, ਮੋਗਾ
4	ਸੀਮਿੰਟ ਪ੍ਰਤੀ ਬੈਗ	01/- ਰੁਪਏ	ਸਹਾਇਕ ਕਰ ਆਬਕਾਰੀ ਕਮਿਸ਼ਨਰ, ਮੋਗਾ
5	ਬਿਜਲੀ ਪ੍ਰਤੀ ਯੂਨਿਟ	02 ਪੈਸੇ	ਕਾਰਜਕਾਰੀ ਇੰਜੀਨੀਅਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ, ਬਾਘਾਪੁਰਾਣਾ
6	ਮੈਰਿਜ ਪੈਲੇਸ ਏ.ਸੀ. ਪ੍ਰਤੀ ਫੰਕਸਨ	1000/- ਰੁਪਏ	ਨਗਰ ਕੌਂਸਲ, ਬਾਘਾਪੁਰਾਣਾ
7	ਮੈਰਿਜ ਪੈਲੇਸ ਨਾਨ ਏ.ਸੀ. ਪ੍ਰਤੀ ਫੰਕਸਨ	500/- ਰੁਪਏ	ਨਗਰ ਕੌਂਸਲ, ਬਾਘਾਪੁਰਾਣਾ
8	ਫੋਰ ਵੀਲਰ ਗੱਡੀ ਪ੍ਰਤੀ ਵਹੀਕਲ ਦੀ ਵਿਕਰੀ ਤੇ	1000/- ਰੁਪਏ	ਜ਼ਿਲ੍ਹਾ ਟਰਾਂਸਪੋਰਟ ਅਫਸਰ, ਮੋਗਾ
9	ਦੋ ਵੀਲਰ ਗੱਡੀ ਪ੍ਰਤੀ ਵਹੀਕਲ ਦੀ ਵਿਕਰੀ ਤੇ	200/- ਰੁਪਏ	ਜ਼ਿਲ੍ਹਾ ਟਰਾਂਸਪੋਰਟ ਅਫਸਰ, ਮੋਗਾ

ਨੰ: 16/10/2016-5ਸਸ3/904.-ਜਿਵੇਂ ਕਿ ਨਗਰ ਕੌਂਸਲ, ਫਤਿਹਗੜ੍ਹ ਚੂੜੀਆਂ, ਜ਼ਿਲ੍ਹਾ ਗੁਰਦਾਸਪੁਰ ਵੱਲੋਂ “ਦੀ ਪੰਜਾਬ ਪਰੋਹਿਬੀਸ਼ਨ ਆਫ ਕਾਓ ਸਲਾਟਰ ਐਕਟ 1955 (15 ਆਫ 1956)” ਦੀ ਧਾਰਾ 07 ਅਧੀਨ ਆਪਣੇ ਮਤਾ ਨੰ:77 ਮਿਤੀ: 26-11-2015 ਰਾਹੀਂ ਕਾਓ ਸੈਸ ਲਗਾਉਣਾ ਪ੍ਰਵਾਨ ਕੀਤਾ ਹੈ। ਇਸ ਦੇ ਸਬੰਧ ਵਿੱਚ 2 ਅਖਬਾਰਾਂ ਰਾਹੀਂ ਜਨਤਕ ਸੂਚਨਾ ਪ੍ਰਕਾਸ਼ਿਤ ਕਰਵਾ ਕੇ ਆਮ ਜਨਤਾ ਪਾਸੋਂ ਇਤਰਾਜ਼ ਅਤੇ ਸੁਝਾਓ ਮੰਗੇ ਗਏ ਸਨ ਪਰੰਤੂ ਕੋਈ ਇਤਰਾਜ਼ ਵਾ ਸੁਝਾਓ ਪ੍ਰਾਪਤ ਨਾ ਹੋਣ ਤੇ ਨਗਰ ਕੌਂਸਲ, ਫਤਿਹਗੜ੍ਹ ਚੂੜੀਆਂ, ਜ਼ਿਲ੍ਹਾ ਗੁਰਦਾਸਪੁਰ ਵੱਲੋਂ ਆਪਣੇ ਮਤਾ ਨੰ: 118 ਮਿਤੀ: 20-04-2016 ਰਾਹੀਂ ਕਾਓ ਸੈਸ ਲਗਾਉਣਾ ਪ੍ਰਵਾਨ ਕੀਤਾ ਗਿਆ ਹੈ।

2 ਇਸ ਲਈ ਹੁਣ “ਦੀ ਪੰਜਾਬ ਪਰੋਹਿਬੀਸ਼ਨ ਆਫ ਕਾਓ ਸਲਾਟਰ ਐਕਟ 1955 (15 ਆਫ 1956)” ਦੀ ਧਾਰਾ 07 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਘੋਸ਼ਣਾ ਕਰਦੇ ਹਨ ਕਿ ਨਗਰ ਕੌਂਸਲ, ਫਤਿਹਗੜ੍ਹ ਚੂੜੀਆਂ, ਜ਼ਿਲ੍ਹਾ ਗੁਰਦਾਸਪੁਰ ਦੇ ਖੇਤਰ ਵਿਖੇ ਹੇਠ ਲਿਖੀਆਂ ਵਸਤਾਂ ਦੀ ਵਿਕਰੀ ਉਤੇ ਫੀਸ (ਕਾਓ ਸੈਸ) ਲਾਗੂ ਹੋਵੇਗਾ ਅਤੇ ਜਿਸ ਦੀਆਂ ਕੁਲੈਕਟਿੰਗ ਏਜੰਸੀਆਂ ਹੇਠਾਂ ਦਿਤੇ ਟੇਬਲ ਵਿਚ ਘੋਸ਼ਿਤ ਕੀਤੀਆਂ ਜਾਂਦੀਆਂ ਹਨ:-

ਲੜੀ ਨੰ:	ਆਈਟਮ ਦਾ ਨਾਮ	ਪ੍ਰਤੀ ਆਈਟਮ ਫੀਸ (ਕਾਓ ਸੈਸ)	ਕੁਲੈਕਟਿੰਗ ਏਜੰਸੀ ਦਾ ਨਾਮ
1	ਤੇਲ ਟੈਂਕਰ ਪ੍ਰਤੀ ਚੱਕਰ ।	100/-ਰੁਪਏ	ਨਗਰ ਕੌਂਸਲ, ਫਤਿਹਗੜ੍ਹ ਚੂੜੀਆਂ।
2	ਸ਼ਰਾਬ ਅੰਗਰੇਜੀ ਪ੍ਰਤੀ ਬੋਤਲ।	10/-ਰੁਪਏ	ਸਹਾਇਕ ਕਰ ਆਬਕਾਰੀ ਕਮਿਸ਼ਨਰ, ਗੁਰਦਾਸਪੁਰ।

3	ਸ਼ਰਾਬ ਦੇਸੀ ਪ੍ਰਤੀ ਬੋਤਲ।	05/-ਰੁਪਏ	ਸਹਾਇਕ ਕਰ ਆਬਕਾਰੀ ਕਮਿਸ਼ਨਰ, ਗੁਰਦਾਸਪੁਰ।
4	ਸੀਮਿੰਟ ਪ੍ਰਤੀ ਬੈਗ।	01/-ਰੁਪਏ	ਨਗਰ ਕੌਂਸਲ, ਫਤਿਹਗੜ੍ਹ ਚੂੜੀਆਂ।
5	ਬਿਜਲੀ ਪ੍ਰਤੀ ਯੂਨਿਟ।	02 ਪੈਸੇ	ਵਧੀਕ ਨਿਗਰਾਨ ਇੰਜਨੀਅਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ, ਦਿਹਾਤੀ ਮੰਡਲ ਬਟਾਲਾ।
6	ਮੈਰਿਜ ਪੈਲੇਸ ਏ.ਸੀ. ਪ੍ਰਤੀ ਫੰਕਸ਼ਨ।	1000/-ਰੁਪਏ	ਨਗਰ ਕੌਂਸਲ, ਫਤਿਹਗੜ੍ਹ ਚੂੜੀਆਂ।
7	ਮੈਰਿਜ ਪੈਲੇਸ ਨਾਨ ਏ.ਸੀ. ਪ੍ਰਤੀ ਫੰਕਸ਼ਨ।	500/-ਰੁਪਏ	ਨਗਰ ਕੌਂਸਲ, ਫਤਿਹਗੜ੍ਹ ਚੂੜੀਆਂ।
8	ਫੋਰ ਵ੍ਹੀਲਰ ਗੱਡੀ ਪ੍ਰਤੀ ਵਹੀਕਲ ਦੀ ਵਿਕਰੀ ਤੇ।	1000/-ਰੁਪਏ	ਜ਼ਿਲ੍ਹਾ ਟਰਾਂਸਪੋਰਟ ਅਫਸਰ, ਗੁਰਦਾਸਪੁਰ।
9	ਦੋ ਵ੍ਹੀਲਰ ਗੱਡੀ ਪ੍ਰਤੀ ਵਹੀਕਲ ਦੀ ਵਿਕਰੀ ਤੇ।	200/-ਰੁਪਏ	ਜ਼ਿਲ੍ਹਾ ਟਰਾਂਸਪੋਰਟ ਅਫਸਰ, ਗੁਰਦਾਸਪੁਰ।

ਨੰ: 10/10/2008-1ਸਸ3(3ਸਸ3)/924.—ਜਿਵੇਂ ਕਿ ਨਗਰ ਪੰਚਾਇਤ ਕੋਟ ਈਸੇ ਖਾਂ (ਜ਼ਿਲ੍ਹਾ ਮੋਗਾ) ਦੀਆਂ ਹੱਦਾਂ ਵਿੱਚ ਵਾਧਾ ਕਰਨ ਸਬੰਧੀ ਪ੍ਰਸ਼ਾਸਕ ਨਗਰ ਪੰਚਾਇਤ ਕੋਟ ਈਸੇ ਖਾਂ ਵਲੋਂ ਹੁਕਮ ਨੰ: 22, ਮਿਤੀ 7.1.2013 ਰਾਹੀਂ ਫੈਸਲਾ ਕੀਤਾ ਗਿਆ ਅਤੇ ਸਰਕਾਰ ਨੂੰ ਇਸ ਸਬੰਧੀ ਅਧਿਸੂਚਨਾ ਜਾਰੀ ਕਰਨ ਲਈ ਜੋ ਬੇਨਤੀ ਕੀਤੀ ਹੈ, ਨੂੰ ਵਿਚਾਰਦੇ ਹੋਏ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 5(2) ਅਧੀਨ ਪੱਤਰ ਨੰ: 10/10/2008-1ਸਸ3(3ਸਸ3)/693472, ਮਿਤੀ 19.2.2016 ਰਾਹੀਂ ਮੁਢਲੀ ਅਧਿਸੂਚਨਾ ਜਾਰੀ ਕਰਦੇ ਹੋਏ 30 ਦਿਨਾਂ ਦੇ ਅੰਦਰ-ਅੰਦਰ ਆਮ ਲੋਕਾਂ ਦੇ ਇਤਰਾਜ਼/ਸੁਝਾਅ ਮੰਗੇ ਗਏ ਸਨ;

2 ਅਤੇ ਜਿਵੇਂ ਕਿ ਜੁਆਇੰਟ ਡਿਪਟੀ ਡਾਇਰੈਕਟਰ, ਸਥਾਨਕ ਸਰਕਾਰ, ਫਿਰੋਜ਼ਪੁਰ ਦੇ ਪੱਤਰ ਨੰ: 3ਡਡਸਸ-16/4874, ਮਿਤੀ 6.4.2016 ਰਾਹੀਂ ਲਿਖਿਆ ਹੈ ਕਿ ਇਸ ਸਬੰਧੀ ਕੋਈ ਇਤਰਾਜ਼ ਪ੍ਰਾਪਤ ਨਹੀਂ ਹੋਇਆ।

3 ਇਸ ਲਈ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 5 ਅਧੀਨ ਨਗਰ ਪੰਚਾਇਤ ਕੋਟ ਈਸੇ ਖਾਂ ਦੀਆਂ ਹੱਦਾਂ ਸ਼ਿਡਿਊਲ ਆਫ ਬਾਊਂਡਰੀ ਵਿੱਚ ਦਰਸਾਏ ਅਨੁਸਾਰ ਵਾਧਾ ਕਰਦੇ ਹਨ:—

“ਸ਼ਿਡਿਊਲ ਆਫ ਬਾਊਂਡਰੀ”

ਉੱਤਰ:— ਬਿੰਦੂ “ੳ” ਜੋ ਕਿ ਮੁਰੱਬਾ ਨੰ:1 ਦੇ ਕਿੱਲਾ ਨੰ:8 ਪਿੰਡ ਗਹਿਲੀ ਵਾਲਾ ਅਤੇ ਕੋਟ ਈਸੇ ਖਾਂ ਦੀ ਸਾਂਝੀ ਹੱਦ ਜਿਸ ਵਿੱਚ ਮੁਰੱਬਾ ਨੰ:1,2,3,4,5,6,7,8,9,10,11,12,13,14,15,16,17,18,19,20, 21,22,23,24,25,26,27 ਤੱਕ ਮੁਹੱਲਾ ਸਾਲਮ ਸ਼ਾਮਿਲ ਕੀਤੇ ਗਏ ਹਨ, ਤੋਂ ਸ਼ੁਰੂ ਹੋ ਕੇ ਪੂਰਬ ਵੱਲ ਚੱਲਦੇ ਹੋਏ ਮੁਰੱਬਾ ਨੰ:2 ਦੇ ਕਿੱਲਾ ਨੰ:13 ਦੇ ਬਿੰਦੂ ਓ₁ ਤੱਕ, ਬਿੰਦੂ ਓ₁ ਤੋਂ ਪਿੰਡ ਮਸੀਤਾਂ ਅਤੇ ਕੋਟ ਈਸੇ ਖਾਂ ਦੀ ਸਾਂਝੀ ਹੱਦ ਨਾਲ ਪੂਰਬ ਵੱਲ ਚੱਲਦੇ ਹੋਏ ਮੁਰੱਬਾ ਨੰ:3 ਦੇ ਕਿੱਲਾ ਨੰ:13 ਦੇ ਬਿੰਦੂ ਓ₂ ਤੱਕ, ਬਿੰਦੂ ਓ₂ ਤੋਂ ਪੂਰਬ ਵੱਲ ਚੱਲਦੇ ਹੋਏ ਬਿੰਦੂ ਓ₃ ਤੱਕ, ਬਿੰਦੂ ਓ₃ ਤੋਂ ਪੂਰਬ ਵੱਲ ਚੱਲਦੇ ਹੋਏ ਮੁਰੱਬਾ ਨੰ:4 ਦੇ ਕਿੱਲਾ ਨੰ:14 ਦੇ ਉੱਤਰੀ ਅਤੇ ਪੂਰਬੀ ਕੋਨੇ ਤੇ ਬਿੰਦੂ “ਅ” ਬਣਦਾ ਹੈ ਤੱਕ।

ਪੂਰਬ:— ਬਿੰਦੂ “ਅ” ਜੋ ਕਿ ਮੁਰੱਬਾ ਨੰ:4 ਦੇ ਕਿੱਲਾ ਨੰ:14 ਦੇ ਕੋਨੇ ਤੇ ਬਣਦਾ ਹੈ ਤੋਂ ਕੋਟ ਈਸੇ ਖਾਂ ਅਤੇ ਪਿੰਡ ਮਸੀਤਾਂ ਦੀ ਸਾਂਝੀ ਹੱਦ ਨਾਲ ਦੱਖਣ ਵੱਲ ਚੱਲਦੇ ਹੋਏ ਮੁਰੱਬਾ ਨੰ:4 ਦੇ ਕਿੱਲਾ ਨੰ:24 ਬਿੰਦੂ ਅ₁ ਤੱਕ, ਬਿੰਦੂ ਅ₁ ਤੋਂ ਪੂਰਬ ਵੱਲ ਚੱਲਦੇ ਹੋਏ ਬਿੰਦੂ ਅ₂ ਤੱਕ, ਬਿੰਦੂ ਅ₂ ਤੋਂ ਦੱਖਣ ਵੱਲ ਚੱਲਦੇ ਹੋਏ ਬਿੰਦੂ ਅ₃ ਤੱਕ, ਬਿੰਦੂ ਅ₃ ਤੋਂ ਪੂਰਬ ਵੱਲ ਚੱਲਦੇ ਹੋਏ ਬਿੰਦੂ ਅ₄ ਤੱਕ, ਬਿੰਦੂ ਅ₄ ਤੋਂ ਦੱਖਣ ਵੱਲ ਚੱਲਦੇ ਹੋਏ ਮੁਰੱਬਾ ਨੰ:5 ਦੇ ਕਿੱਲਾ ਨੰ:14/1 ਅਤੇ 14/2 ਦੇ ਬਿੰਦੂ ਅ₅ ਤੱਕ, ਬਿੰਦੂ ਅ₅ ਤੋਂ ਦੱਖਣ ਵੱਲ ਚੱਲਦੇ ਹੋਏ ਮੁਰੱਬਾ ਨੰ:5 ਦੇ ਕਿੱਲਾ ਨੰ:17 ਦੇ ਬਿੰਦੂ ਅ₆ ਤੱਕ, ਬਿੰਦੂ ਅ₆ ਤੋਂ ਪੱਛਮ ਵੱਲ ਚੱਲਦੇ ਹੋਏ ਮੁਰੱਬਾ ਨੰ:5 ਦੇ ਕਿੱਲਾ ਨੰ:20/1 ਦੇ ਬਿੰਦੂ ਅ₇ ਤੱਕ, ਬਿੰਦੂ ਅ₇ ਤੋਂ ਪੱਛਮ ਵੱਲ ਚੱਲਦੇ ਹੋਏ ਬਿੰਦੂ ਅ₈ ਤੱਕ, ਬਿੰਦੂ ਅ₈ ਤੋਂ ਦੱਖਣ ਵੱਲ ਚੱਲਦੇ ਹੋਏ ਬਿੰਦੂ ਅ₉ ਤੱਕ, ਬਿੰਦੂ ਅ₉ ਤੋਂ ਦੱਖਣ ਵੱਲ ਚੱਲਦੇ ਹੋਏ ਮੁਰੱਬਾ ਨੰ:13 ਦੇ ਕਿੱਲਾ ਨੰ:17 ਦੇ ਬਿੰਦੂ ਅ₁₀ ਤੱਕ, ਬਿੰਦੂ ਅ₁₀ ਤੋਂ ਦੱਖਣ ਵੱਲ ਚੱਲਦੇ ਹੋਏ ਮੁਰੱਬਾ ਨੰ:13 ਦੇ ਕਿੱਲਾ ਨੰ:23 ਦੇ ਬਿੰਦੂ ਅ₁₁ ਤੱਕ, ਬਿੰਦੂ ਅ₁₁ ਤੋਂ ਦੱਖਣ ਵੱਲ ਚੱਲਦੇ ਹੋਏ ਮੁਰੱਬਾ ਨੰ:14 ਦੇ ਕਿੱਲਾ ਨੰ:12 ਦੇ ਬਿੰਦੂ ਅ₁₂ ਤੱਕ, ਬਿੰਦੂ ਅ₁₂ ਤੋਂ ਸ਼ੁਰੂ ਹੋ ਕੇ ਪੂਰਬ ਵੱਲ ਚੱਲਦੇ ਹੋਏ ਮੁਰੱਬਾ ਨੰ:24 ਦੇ ਕਿੱਲਾ ਨੰ:5 ਦੇ ਬਿੰਦੂ ਅ₁₃ ਤੱਕ, ਬਿੰਦੂ ਅ₁₃ ਤੋਂ ਦੱਖਣ ਵੱਲ ਚੱਲਦੇ ਹੋਏ ਮੁਰੱਬਾ ਨੰ:24

ਦੇ ਕਿੱਲਾ ਨੰ:17 ਦੇ ਬਿੰਦੂ ਅ₁₄ ਤੱਕ, ਬਿੰਦੂ ਅ₁₄ ਤੋਂ ਪੂਰਬ ਵੱਲ ਚੱਲਦੇ ਹੋਏ ਮੁਰੱਬਾ ਨੰ:24 ਦੇ ਕਿੱਲਾ ਨੰ:25 ਜਿਸਤੇ ਪਿੰਡ ਮਸੀਤਾਂ, ਪਿੰਡ ਜਾਨੀਆਂ ਅਤੇ ਕੋਟ ਈਸੇ ਖਾਂ ਦੀ ਸਾਂਝੀ ਹੱਦ ਬਣਦੀ ਹੈ, ਦੇ ਬਿੰਦੂ ਅ₁₅ ਤੱਕ, ਬਿੰਦੂ ਅ₁₅ ਤੋਂ ਪਿੰਡ ਜਾਨੀਆਂ ਅਤੇ ਕੋਟ ਈਸੇ ਖਾਂ ਦੀ ਸਾਂਝੀ ਹੱਦ ਤੋਂ ਦੱਖਣ ਵੱਲ ਚੱਲਦੇ ਹੋਏ ਮੁਰੱਬਾ ਨੰ:26 ਦੇ ਕਿੱਲਾ ਨੰ:23 ਦੇ ਬਿੰਦੂ ਅ₁₆ ਤੱਕ, ਬਿੰਦੂ ਅ₁₆ ਤੋਂ ਦੱਖਣ ਵੱਲ ਚੱਲਦੇ ਹੋਏ ਜਿਸ ਵਿੱਚ ਮੁਰੱਬਾ ਨੰ:33 ਅਤੇ 34 ਸ਼ਾਮਿਲ ਹਨ, ਮੁਰੱਬਾ ਨੰ:34 ਦੇ ਕਿੱਲਾ ਨੰ:18 ਦੇ ਬਿੰਦੂ ਅ₁₇ ਤੱਕ, ਬਿੰਦੂ ਅ₁₇ ਤੋਂ ਦੱਖਣ ਵੱਲ ਚੱਲਦੇ ਹੋਏ ਮੁਰੱਬਾ ਨੰ:35 ਦੇ ਕਿੱਲਾ ਨੰ:12 ਦੇ ਬਿੰਦੂ ਅ₁₈ ਤੱਕ, ਬਿੰਦੂ ਅ₁₈ ਤੋਂ ਦੱਖਣ ਵੱਲ ਚੱਲਦੇ ਹੋਏ ਮੁਰੱਬਾ ਨੰ:46 ਦੇ ਕਿੱਲਾ ਨੰ:13 ਦੇ ਬਿੰਦੂ ਅ₁₉ ਤੱਕ, ਬਿੰਦੂ ਅ₁₉ ਤੋਂ ਪੂਰਬ ਵੱਲ ਚੱਲਦੇ ਹੋਏ ਮੁਰੱਬਾ ਨੰ:47 ਦੇ ਕਿੱਲਾ ਨੰ:22 ਦੇ ਬਿੰਦੂ ਅ₂₀ ਤੱਕ, ਬਿੰਦੂ ਅ₂₀ ਤੋਂ ਪੂਰਬ ਵੱਲ ਚੱਲਦੇ ਹੋਏ ਮੁਰੱਬਾ ਨੰ:48 ਦੇ ਕਿੱਲਾ ਨੰ:23 ਦੇ ਬਿੰਦੂ ਅ₂₁ ਤੱਕ, ਬਿੰਦੂ ਅ₂₁ ਤੋਂ ਪੂਰਬ ਵੱਲ ਚੱਲਦੇ ਹੋਏ ਬਿੰਦੂ ਅ₂₂ ਤੱਕ, ਬਿੰਦੂ ਅ₂₂ ਤੋਂ ਦੱਖਣ ਵੱਲ ਚੱਲਦੇ ਹੋਏ ਮੁਰੱਬਾ ਨੰ:50 ਦੇ ਕਿੱਲਾ ਨੰ:3 ਦੇ ਬਿੰਦੂ ਅ₂₃ ਤੱਕ, ਬਿੰਦੂ ਅ₂₃ ਤੋਂ ਦੱਖਣ ਵੱਲ ਚੱਲਦੇ ਹੋਏ ਮੁਰੱਬਾ ਨੰ:62 ਦੇ ਕਿੱਲਾ ਨੰ:2 ਜਿਸ ਤੇ ਪਿੰਡ ਜਾਨੀਆਂ, ਪਿੰਡ ਭਾਗਪੁਰ ਗਗੜਾ ਅਤੇ ਕੋਟ ਈਸੇ ਖਾਂ ਦੀ ਸਾਂਝੀ ਹੱਦ ਬਣਦੀ ਹੈ, ਦੇ ਬਿੰਦੂ ਅ₂₄ ਤੱਕ, ਬਿੰਦੂ ਅ₂₄ ਤੋਂ ਦੱਖਣ ਵੱਲ ਚੱਲਦੇ ਹੋਏ ਬਿੰਦੂ ਅ₂₅ ਤੱਕ, ਬਿੰਦੂ ਅ₂₅ ਤੋਂ ਪੱਛਮ ਵੱਲ ਚੱਲਦੇ ਹੋਏ ਮੁਰੱਬਾ ਨੰ:61 ਦੇ ਕਿੱਲਾ ਨੰ:16 ਦੇ ਬਿੰਦੂ ਅ₂₆ ਤੱਕ, ਬਿੰਦੂ ਅ₂₆ ਤੋਂ ਦੱਖਣ ਵੱਲ ਚੱਲਦੇ ਹੋਏ ਮੁਰੱਬਾ ਨੰ:67 ਦੇ ਕਿੱਲਾ ਨੰ:7 ਦੇ ਬਿੰਦੂ ਅ₂₇ ਤੱਕ, ਬਿੰਦੂ ਅ₂₇ ਤੋਂ ਦੱਖਣ ਵੱਲ ਚੱਲਦੇ ਹੋਏ ਮੁਰੱਬਾ ਨੰ:68 ਦੇ ਕਿੱਲਾ ਨੰ:7 ਦੇ ਪੂਰਬੀ ਅਤੇ ਦੱਖਣੀ ਕੋਨੇ ਤੇ ਬਿੰਦੂ “ੲ” ਬਣਦਾ ਹੈ ਤੱਕ।

ਦੱਖਣ:- ਬਿੰਦੂ “ੲ” ਜੋ ਕਿ ਪਿੰਡ ਗਗੜਾ ਅਤੇ ਕੋਟ ਈਸੇ ਖਾਂ ਦੀ ਸਾਂਝੀ ਹੱਦ ਤੇ ਮੁਰੱਬਾ ਨੰ:68 ਦੇ ਕਿੱਲਾ ਨੰ:7 ਤੋਂ ਸ਼ੁਰੂ ਹੋ ਕੇ ਜਿਸ ਵਿੱਚ ਮੁਰੱਬਾ ਨੰ:47,49,50,51,52,53,58,59,60,61,62,69 ਮੁਰੱਬਾ ਸ਼ਾਮਿਲ ਕੀਤੇ ਗਏ ਹਨ, ਤੋਂ ਪੱਛਮ ਵੱਲ ਚੱਲਦੇ ਹੋਏ ਪਿੰਡ ਭਾਗਪੁਰ ਗਗੜਾ, ਪਿੰਡ ਗਲੋਟੀ ਅਤੇ ਕੋਟ ਈਸੇ ਖਾਂ ਦੀ ਸਾਂਝੀ ਹੱਦ ਦੇ ਮੁਰੱਬਾ ਨੰ:69 ਦੇ ਕਿੱਲਾ ਨੰ:8 ਦੇ ਬਿੰਦੂ ਏ₁ ਤੱਕ, ਬਿੰਦੂ ਏ₁ ਤੋਂ ਪਿੰਡ ਗਲੋਟੀ ਅਤੇ ਕੋਟ ਈਸੇ ਖਾਂ ਦੀ ਸਾਂਝੀ ਹੱਦ ਦੇ ਨਾਲ-ਨਾਲ ਉੱਤਰ ਵੱਲ ਚੱਲਦੇ ਹੋਏ ਮੁਰੱਬਾ ਨੰ:66 ਦੇ ਕਿੱਲਾ ਨੰ:18/1 ਦੇ ਬਿੰਦੂ ਏ₂ ਤੱਕ, ਬਿੰਦੂ ਏ₂ ਤੋਂ ਉੱਤਰ ਵੱਲ ਚੱਲਦੇ ਹੋਏ ਕਿੱਲਾ ਨੰ:4 ਦੇ ਬਿੰਦੂ ਏ₃ ਤੱਕ, ਬਿੰਦੂ ਏ₃ ਤੋਂ ਪੱਛਮ ਵੱਲ ਚੱਲਦੇ ਹੋਏ ਕਿੱਲਾ ਨੰ:2 ਦੇ ਬਿੰਦੂ ਏ₄ ਤੱਕ, ਬਿੰਦੂ ਏ₄ ਤੋਂ ਪੱਛਮ ਵੱਲ ਚੱਲਦੇ ਹੋਏ ਮੁਰੱਬਾ ਨੰ:58 ਦੇ ਕਿੱਲਾ ਨੰ:1 ਦੇ ਬਿੰਦੂ ਏ₅ ਤੱਕ, ਬਿੰਦੂ ਏ₅ ਤੋਂ ਸ਼ੁਰੂ ਹੋ ਕੇ ਪੱਛਮ ਵੱਲ ਚੱਲਦੇ ਹੋਏ ਕਿੱਲਾ ਨੰ:15/1 ਦੇ ਬਿੰਦੂ ਏ₆ ਤੱਕ, ਬਿੰਦੂ ਏ₆ ਤੋਂ ਪੱਛਮ ਵੱਲ ਚੱਲਦੇ ਹੋਏ ਕਿੱਲਾ ਨੰ:3 ਦੇ ਬਿੰਦੂ ਏ₇ ਤੱਕ, ਬਿੰਦੂ ਏ₇ ਤੋਂ ਪੱਛਮ ਵੱਲ ਚੱਲਦੇ ਹੋਏ ਮੁਰੱਬਾ ਨੰ:41 ਦੇ ਕਿੱਲਾ ਨੰ:23 ਦੇ ਬਿੰਦੂ ਏ₈ ਤੱਕ, ਬਿੰਦੂ ਏ₈ ਤੋਂ ਉੱਤਰ ਵੱਲ ਚੱਲਦੇ ਹੋਏ ਪਿੰਡ ਗਲੋਟੀ, ਪਿੰਡ ਤਲਵੰਡੀ ਨੋ ਬਹਾਰ ਅਤੇ ਕੋਟ ਈਸੇ ਖਾਂ ਦੀ ਸਾਂਝੀ ਹੱਦ ਦੇ ਮੁਰੱਬਾ ਨੰ:41 ਦੇ ਕਿੱਲਾ ਨੰ:18 ਦੇ ਪੱਛਮੀ ਕੋਨੇ ਤੇ ਬਿੰਦੂ “ਸ” ਬਣਦਾ ਹੈ, ਤੱਕ।

ਪੱਛਮ:- ਬਿੰਦੂ “ਸ” ਜੋ ਕਿ ਪਿੰਡ ਤਲਵੰਡੀ ਨੋ ਬਹਾਰ ਅਤੇ ਕੋਟ ਈਸੇ ਖਾਂ ਦੇ ਮੁਰੱਬਾ ਨੰ:41 ਦੇ ਕਿੱਲਾ ਨੰ:18 ਤੋਂ ਸ਼ੁਰੂ ਹੋ ਕੇ ਪੂਰਬ ਵੱਲ ਚੱਲਦੇ ਹੋਏ ਮੁਰੱਬਾ ਨੰ:39 ਦੇ ਕਿੱਲਾ ਨੰ:18 ਦੇ ਬਿੰਦੂ ਸ₁ ਤੱਕ, ਬਿੰਦੂ ਸ₁ ਤੋਂ ਕੋਟ ਈਸੇ ਖਾਂ ਅਤੇ ਪਿੰਡ ਤਲਵੰਡੀ ਨੋ ਬਹਾਰ ਦੀ ਸਾਂਝੀ ਹੱਦ ਨਾਲ ਉੱਤਰ ਵੱਲ ਚੱਲਦੇ ਹੋਏ ਮੁਰੱਬਾ ਨੰ:39 ਦੇ ਕਿੱਲਾ ਨੰ:8 ਦੇ ਬਿੰਦੂ ਸ₂ ਤੱਕ, ਬਿੰਦੂ ਸ₂ ਤੋਂ ਉੱਤਰ ਵੱਲ ਚੱਲਦੇ ਹੋਏ ਪਿੰਡ ਤਲਵੰਡੀ ਨੋ ਬਹਾਰ, ਨਿਹਾਲਗੜ੍ਹ ਅਤੇ ਕੋਟ ਈਸੇ ਖਾਂ ਦੀ ਸਾਂਝੀ ਹੱਦ ਤੇ ਮੁਰੱਬਾ ਨੰ:30 ਦੇ ਕਿੱਲਾ ਨੰ:24 ਦੇ ਬਿੰਦੂ ਸ₃ ਤੱਕ, ਬਿੰਦੂ ਸ₃ ਤੋਂ ਪਿੰਡ ਨਿਹਾਲਗੜ੍ਹ ਅਤੇ ਕੋਟ ਈਸੇ ਖਾਂ ਦੀ ਸਾਂਝੀ ਹੱਦ ਦੇ ਨਾਲ-ਨਾਲ ਪੂਰਬ ਵੱਲ ਚੱਲਦੇ ਹੋਏ ਮੁਰੱਬਾ ਨੰ:31 ਦੇ ਕਿੱਲਾ ਨੰ:20/1 ਦੇ ਬਿੰਦੂ ਸ₄ ਤੱਕ, ਬਿੰਦੂ ਸ₄ ਤੋਂ ਉੱਤਰ ਵੱਲ ਚੱਲਦੇ ਹੋਏ ਕਿੱਲਾ ਨੰ:21 ਦੇ ਬਿੰਦੂ ਸ₅ ਤੱਕ, ਬਿੰਦੂ ਸ₅ ਤੋਂ ਪੂਰਬ ਵੱਲ ਚੱਲਦੇ ਹੋਏ ਕਿੱਲਾ ਨੰ:22 ਦੇ ਬਿੰਦੂ ਸ₆ ਤੱਕ, ਬਿੰਦੂ ਸ₆ ਤੋਂ ਉੱਤਰ ਵੱਲ ਚੱਲਦੇ ਹੋਏ ਜਿਸ ਵਿੱਚ 28ਮ//1 ਤੋਂ 10 ਤੱਕ, 13 ਤੋਂ 18 ਤੱਕ, 23,24,25/1-25/2 ਤੱਕ, 29ਮ//2 ਤੋਂ 9 ਤੱਕ, 12, 13, 14, 17, 18, 19, 21, 22, 23, 24 ਤੱਕ, 31ਮ//1 ਤੋਂ 4 ਤੱਕ, 6 ਤੋਂ 14/2 ਤੱਕ ਅਤੇ 17/1 -18/1-19/1/1-19/1/2-20/1 ਸ਼ਾਮਿਲ ਕੀਤੇ ਗਏ ਹਨ, ਦੇ ਮੁਰੱਬਾ ਨੰ:21 ਦੇ ਕਿੱਲਾ ਨੰ:22 ਦੇ ਸ₇ ਤੱਕ, ਬਿੰਦੂ ਸ₇ ਤੋਂ ਪੱਛਮ ਵੱਲ ਚੱਲਦੇ ਹੋਏ ਮੁਰੱਬਾ ਨੰ:21 ਦੇ ਕਿੱਲਾ ਨੰ:20 ਦੇ ਬਿੰਦੂ ਸ₈ ਤੱਕ, ਬਿੰਦੂ ਸ₈ ਤੋਂ ਉੱਤਰ ਵੱਲ ਚੱਲਦੇ ਹੋਏ ਮੁਰੱਬਾ ਨੰ:21 ਦੇ ਕਿੱਲਾ ਨੰ:20 ਦੇ ਬਿੰਦੂ ਸ₉ ਤੱਕ, ਬਿੰਦੂ ਸ₉ ਤੋਂ ਪੱਛਮ ਵੱਲ ਚੱਲਦੇ ਹੋਏ ਕਿੱਲਾ ਨੰ:17 ਦੇ ਬਿੰਦੂ ਸ₁₀ ਤੱਕ, ਬਿੰਦੂ ਸ₁₀ ਤੋਂ ਉੱਤਰ ਵੱਲ ਚੱਲਕੇ ਮੁਰੱਬਾ ਨੰ:20 ਦੇ ਕਿੱਲਾ ਨੰ:7 ਦੇ ਬਿੰਦੂ ਸ₁₁

ਤੱਕ, ਬਿੰਦੂ ਸ₁₁ ਤੋਂ ਪੱਛਮ ਵੱਲ ਚੱਲਕੇ ਮੁਰੱਬਾ ਨੰ 20 ਦੇ ਕਿੱਲਾ ਨੰ:12 ਦੇ ਬਿੰਦੂ ਸ₁₂ ਤੱਕ, ਬਿੰਦੂ ਸ₁₂ ਤੋਂ ਪੱਛਮ ਵੱਲ ਚੱਲਦੇ ਹੋਏ ਮੁਰੱਬਾ ਨੰ:19 ਦੇ ਕਿੱਲਾ ਨੰ:14 ਦੇ ਬਿੰਦੂ ਸ₁₃ ਤੱਕ, ਬਿੰਦੂ ਸ₁₃ ਤੋਂ ਸ਼ੁਰੂ ਹੋ ਕੇ ਪਿੰਡ ਗਹਿਲੀ ਵਾਲਾ ਅਤੇ ਕੋਟ ਈਸੇ ਖਾਂ ਦੀ ਸਾਂਝੀ ਹੱਦ ਦੇ ਨਾਲ-ਨਾਲ ਪੂਰਬ ਵੱਲ ਚੱਲਦੇ ਹੋਏ ਮੁਰੱਬਾ ਨੰ:17 ਦੇ ਕਿੱਲਾ ਨੰ:5 ਦੇ ਬਿੰਦੂ ਸ₁₄ ਤੱਕ, ਬਿੰਦੂ ਸ₁₄ ਤੋਂ ਉੱਤਰ ਵੱਲ ਚੱਲਦੇ ਹੋਏ ਕਿੱਲਾ ਨੰ:5 ਦੇ ਬਿੰਦੂ ਸ₁₅ ਤੱਕ, ਬਿੰਦੂ ਸ₁₅ ਤੋਂ ਉੱਤਰ ਵੱਲ ਚੱਲਦੇ ਹੋਏ ਕਿੱਲਾ ਨੰ:16 ਦੇ ਬਿੰਦੂ ਸ₁₆ ਤੱਕ, ਬਿੰਦੂ ਸ₁₆ ਤੋਂ ਉੱਤਰ ਵੱਲ ਚੱਲਦੇ ਹੋਏ ਮੁਰੱਬਾ ਨੰ:8 ਦੇ ਕਿੱਲਾ ਨੰ:11/1 ਦੇ ਕੋਨੇ ਤੇ ਬਿੰਦੂ ਸ₁₇ ਤੱਕ, ਬਿੰਦੂ ਸ₁₇ ਤੋਂ ਪੱਛਮ ਵੱਲ ਚੱਲਦੇ ਹੋਏ ਬਿੰਦੂ ਸ₁₈ ਤੱਕ, ਬਿੰਦੂ ਸ₁₈ ਤੋਂ ਉੱਤਰ ਵੱਲ ਚੱਲਦੇ ਹੋਏ ਬਿੰਦੂ ਸ₁₉ ਤੱਕ, ਬਿੰਦੂ ਸ₁₉ ਤੋਂ ਪੱਛਮ ਵੱਲ ਚੱਲਦੇ ਹੋਏ ਬਿੰਦੂ ਸ₂₀ ਤੱਕ, ਬਿੰਦੂ ਸ₂₀ ਤੋਂ ਉੱਤਰ ਵੱਲ ਚੱਲਦੇ ਹੋਏ ਮੁਰੱਬਾ ਨੰ:8 ਦੇ ਕਿੱਲਾ ਨੰ:1 ਦੇ ਬਿੰਦੂ ਸ₂₁ ਤੱਕ, ਬਿੰਦੂ ਸ₂₁ ਤੋਂ ਉੱਤਰ ਵੱਲ ਚੱਲਦੇ ਹੋਏ ਮੁਰੱਬਾ ਨੰ:1 ਦੇ ਕਿੱਲਾ ਨੰ:20 ਦੇ ਬਿੰਦੂ ਸ₂₂ ਤੱਕ, ਬਿੰਦੂ ਸ₂₂ ਤੋਂ ਉੱਤਰ ਵੱਲ ਚੱਲਦੇ ਹੋਏ ਉੱਤਰੀ ਹੱਦ ਦੇ ਕੋਨੇ ਤੇ ਬਿੰਦੂ “ਓ” ਤੱਕ ਸਮਾਪਤ।

(ਇਸ ਦਾ ਨਕਸ਼ਾ ਨਗਰ ਪੰਚਾਇਤ ਕੋਟ ਈਸੇ ਖਾਂ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਆ ਕੇ ਵੇਖਿਆ ਜਾ ਸਕਦਾ ਹੈ)

ਸਤੀਸ਼ ਚੰਦਰਾ, ਆਈ.ਏ.ਐਸ.,
 ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ,
 ਸਥਾਨਕ ਸਰਕਾਰ ਵਿਭਾਗ।